

21 ਜਨਵਰੀ, 2019

ਫਾਇਰਫਾਈਟਰ ਬਣਨ ਦੇ ਇੱਛੁਕ ਵਿਅਕਤੀ ਹੁਣ ਜੇਰਜ ਹਿਚਕੋਕ ਬਰਸਰੀ (ਵਜ਼ੀਫ਼ੇ) ਲਈ ਅਰਜ਼ੀ ਦੇ ਸਕਦੇ ਹਨ

ਬ੍ਰੈਂਪਟਨ, ਓਨਟੈਰੀਓ – ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ, ਜੋ ਫਾਇਰਫਾਈਟਰ ਦੇ ਤੌਰ ਤੇ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਹੈ, ਤਾਂ ਤੁਸੀਂ ਇਹ ਜਾਣ ਕੇ ਉਤਸ਼ਾਹਿਤ ਹੋਵੋਗੇ ਕਿ ਪੋਸਟ-ਸੈਕੰਡਰੀ ਟਿਊਸ਼ਨ ਫੀਸ ਨੂੰ ਕਵਰ ਕਰਨ ਲਈ ਬਰਸਰੀ (ਵਜ਼ੀਫ਼ਾ) ਉਪਲਬਧ ਹੈ।

ਜੇਰਜ ਹਿਚਕੋਕ ਮੈਮੋਰੀਅਲ ਐਂਡੋਮੈਂਟ ਫੰਡ (George Hitchcock Memorial Endowment Fund), ਜਿਸਨੂੰ ਆਮ ਤੌਰ ਤੇ ਜੇਰਜ ਹਿਚਕੋਕ ਬਰਸਰੀ (George Hitchcock bursary) ਕਿਹਾ ਜਾਂਦਾ ਹੈ, ਲਈ ਅਰਜ਼ੀ ਪ੍ਰਕਿਰਿਆ 21 ਜਨਵਰੀ, 2019 ਤੋਂ ਅਧਿਕਾਰਤ ਤੌਰ ਤੇ ਸ਼ੁਰੂ ਹੋ ਗਈ ਹੈ।

ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (Brampton Fire and Emergency Services) ਹਰ ਸਾਲ ਫਾਇਰ ਸੇਵਾਵਾਂ ਵਿੱਚ ਕੈਰੀਅਰ ਬਣਾਉਣ ਦੇ ਇੱਛੁਕ ਵਿਦਿਆਰਥੀਆਂ ਲਈ ਜੇਰਜ ਹਿਚਕੋਕ ਬਰਸਰੀ (ਵਜ਼ੀਫ਼ੇ) ਦੀ ਪੇਸ਼ਕਸ਼ ਕਰਦੀ ਹੈ। ਸਫਲ ਬਿਨੈਕਾਰ ਬਰਸਰੀ (ਵਜ਼ੀਫ਼ੇ) ਦੀ ਵਰਤੋਂ ਆਪਣੀ ਪੋਸਟ-ਸੈਕੰਡਰੀ ਟਿਊਸ਼ਨ ਫੀਸ ਲਈ ਕਰ ਸਕਦੇ ਹਨ।

ਸ਼ਰਤਾਂ

ਬਿਨੈਕਾਰ ਲਈ ਲਾਜ਼ਮੀ ਹੈ ਕਿ ਉਹ ਬ੍ਰੈਂਪਟਨ ਵਿੱਚ ਰਹਿਣ ਵਾਲਾ ਕੈਨੇਡੀਅਨ ਨਾਗਰਿਕ ਹੋਵੇ (ਜਾਂ ਕੈਨੇਡਾ ਵਿੱਚ ਕੰਮ ਕਰਨ ਦੇ ਯੋਗ ਹੋਵੇ) ਅਤੇ ਫਾਇਰ-ਸਬੰਧਿਤ ਪ੍ਰੋਗਰਾਮ ਵਿੱਚ ਓਨਟੈਰੀਓ ਦਾ ਪੋਸਟ-ਸੈਕੰਡਰੀ ਡਿਪਲੋਮਾ ਕਰ ਰਿਹਾ ਹੋਵੇ।

ਪ੍ਰਕਿਰਿਆ

ਅਰਜ਼ੀ ਫਾਰਮ ਐਨਲਾਈਨ www.bramptonfire.com ਤੇ ਉਪਲਬਧ ਹਨ ਅਤੇ ਇਹ firelife@brampton.ca ਤੇ ਭੇਜੇ ਜਾਣੇ ਚਾਹੀਦੇ ਹਨ। ਅਰਜ਼ੀ ਦੀ ਮਿਆਦ 30 ਅਪ੍ਰੈਲ, 2019 ਨੂੰ ਖਤਮ ਹੋਵੇਗੀ।

ਚੁਣੇ ਗਏ ਉਮੀਦਵਾਰਾਂ ਦਾ ਇੰਟਰਵਿਊ ਲਿਆ ਜਾਵੇਗਾ ਅਤੇ ਇੱਕ ਬਿਨੈਕਾਰ ਨੂੰ \$1,000 ਤੱਕ ਦੇ ਮੁੱਲ ਦੀ ਬਰਸਰੀ (ਵਜ਼ੀਫ਼ੇ) ਲਈ ਚੁਣਿਆ ਜਾਵੇਗਾ, ਜਿਸਦਾ ਭੁਗਤਾਨ ਸਿੱਧਾ ਕੋਰਸ ਵਿੱਚ ਦਾਖਲੇ ਲਈ ਕੀਤਾ ਜਾਵੇਗਾ।

ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ 2014 ਵਿੱਚ, ਸੁਰਗਵਾਸੀ ਜੇਰਜ ਹਿਚਕੋਕ (George Hitchcock), ਜਿਹਨਾਂ ਨੇ 33 ਸਾਲਾਂ ਤੱਕ ਬ੍ਰੈਂਪਟਨ ਫਾਇਰ ਸਰਵਿਸ ਵਿੱਚ ਸੇਵਾ ਦਿੱਤੀ ਸੀ, ਦੇ ਸਨਮਾਨ ਵਿੱਚ ਜੇਰਜ ਹਿਚਕੋਕ ਮੈਮੋਰੀਅਲ ਐਂਡੋਮੈਂਟ ਫੰਡ (George Hitchcock Memorial Endowment Fund) ਸ਼ੁਰੂ ਕੀਤਾ ਸੀ। ਉਹਨਾਂ ਨੇ ਫਾਇਰ/ਲਾਈਫ ਸੇਫਟੀ ਐਜੂਕੇਸ਼ਨ ਡਿਵੀਜ਼ਨ (Fire/Life Safety Education Division) ਸਥਾਪਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਜੋ ਬ੍ਰੈਂਪਟਨ ਦੇ ਹਜ਼ਾਰਾਂ ਨਿਵਾਸੀਆਂ ਨੂੰ ਫਾਇਰ ਸੇਫਟੀ ਐਜੂਕੇਸ਼ਨ ਮੁਹੱਈਆ ਕਰਨ ਵਿੱਚ ਸਹਾਇਕ ਰਹੀ ਸੀ। ਉਹਨਾਂ ਨੇ ਦੂਜਿਆਂ ਨੂੰ ਫਾਇਰ ਸਰਵਿਸਿਜ਼ ਵਿੱਚ ਕੈਰੀਅਰ ਬਣਾਉਣ ਤੇ ਵਿਚਾਰ ਕਰਨ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ।

ਹੋਰ ਜਾਣਕਾਰੀ ਲਈ, www.bramptonfire.com ਤੇ ਜਾਓ ਜਾਂ firelife@brampton.ca ਤੇ ਈਮੇਲ ਕਰੋ।

ਹਵਾਲੇ

“ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੂੰ ਫਾਇਰ ਸਰਵਿਸਿਜ਼ ਵਿੱਚ ਨਵੀਨਤਾਕਾਰੀ ਲੀਡਰ ਦੇ ਤੌਰ ਤੇ ਮਾਨਤਾ ਮਿਲੀ ਹੈ। ਇਹ ਬ੍ਰੈਂਪਟਨ ਦੇ ਨਿਵਾਸੀਆਂ ਦੀਆਂ ਜ਼ਿੰਦਗੀਆਂ ਅਤੇ ਪ੍ਰਾਪਰਟੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਲਈ ਨਵੀਂ ਟ੍ਰੇਨਿੰਗ, ਵਿਧੀਆਂ ਅਤੇ ਤਕਨੀਕ ਤੇ ਜ਼ੋਰ ਦਿੰਦੀ ਹੈ। ਮੈਂ ਸਾਰੇ ਯੋਗ ਨਿਵਾਸੀਆਂ ਨੂੰ ਐਨਡੋਅਮੈਂਟ ਲਈ ਅਰਜ਼ੀ ਦੇਣ ਅਤੇ ਇਸ ਸ਼ਾਨਦਾਰ ਟੀਮ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਦਾ ਹਾਂ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦਾ ਹਿੱਸਾ ਬਣਨ ਨਾਲ ਵਿਅਕਤੀਆਂ ਨੂੰ ਆਪਣੇ ਭਾਈਚਾਰੇ ਵਿੱਚ ਤਬਦੀਲੀ ਲਿਆਉਣ, ਇੱਕਜੁੱਟ ਟੀਮ ਦਾ ਹਿੱਸਾ ਬਣਨ ਅਤੇ ਵੱਡੇ ਲਾਭ ਲੈਣ ਦਾ ਮੌਕਾ ਮਿਲਦਾ ਹੈ। ਅਸੀਂ ਯੋਗ ਨਿਵਾਸੀਆਂ ਨੂੰ ਜੋਰਜ ਹਿਚਕੋਕ ਮੈਮੋਰੀਅਲ ਐਨਡੋਅਮੈਂਟ ਫੰਡ ਵਾਸਤੇ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਹਾਂ।”

- ਕਾਉਂਸਲਰ ਰੋਏਨਾ ਸੈਂਟੋਸ (Rowena Santos), ਚੇਅਰ, ਕਮਿਊਨਿਟੀ ਸਰਵਿਸਿਜ਼

“2014 ਤੋਂ, ਇਹ ਬਰਸਰੀ (ਵਜ਼ੀਫ਼ਾ) ਫਾਇਰ ਐਂਡ ਲਾਈਫ ਸੇਫਟੀ ਐਜੂਕੇਸ਼ਨ ਲਈ ਜੋਰਜ ਦੇ ਸਮਰਪਣ ਅਤੇ ਜੋਸ਼ ਲਈ ਵਿਰਾਸਤ ਵਜੋਂ ਪੇਸ਼ ਕੀਤੀ ਗਈ ਹੈ। ਅਸੀਂ ਅਸਧਾਰਨ ਸੇਵਾ ਦੀ ਪਰੰਪਰਾ ਨੂੰ ਕਾਇਮ ਰੱਖਣ ਲਈ ਫਾਇਰਫਾਈਟਰਾਂ ਦੀ ਅਗਲੀ ਪੀੜ੍ਹੀ ਨੂੰ ਸਹਿਯੋਗ ਦੇਣ ਲਈ ਉਤਸ਼ਾਹਿਤ ਹਾਂ।”

- ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਚੀਫ ਬਿਲ ਬੋਏਸ (Bill Boyes)

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਭਿੰਨਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੂਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#), [Facebook](#) ਅਤੇ [Instagram](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca